



2021 ਦਾ ਅਮੇਰੀਕਨ ਬਚਾਅ ਯੋਜਨਾ ਐਕਟ (American Rescue Plan Act of 2021) ਅਕਸਰ ਪੁੱਛੇ ਜਾਣ ਵਾਲੇ ਸਵਾਲ

(ਅੱਜ ਦੀ ਤਾਰੀਖ ਤੇ ਬਦਲਾਵ ਕਰੋ) ਆਖਰੀ ਵਾਰ ਅਪਡੇਟ ਕੀਤਾ ਗਿਆ: ਅਪ੍ਰੈਲ 9, 2021

ਸੰਖਿਆਵਾਂ ਨੂੰ 1-18 ਮੁੜ ਨਾਮ ਦਿਓ

ਕਾਲ ਸੈਂਟਰ ਉਪਲੱਬਧ ਹੈ

ਜੇ ਤੁਹਾਨੂੰ ਵਧੀਕ ਮਦਦ ਦੀ ਜ਼ਰੂਰਤ ਹੈ, ਤਾਂ ਸਾਡਾ ਕਾਲ ਸੈਂਟਰ ਹਫ਼ਤੇ ਦੇ ਦਿਨਾਂ ਵਿੱਚ 8 ਵਜੇ ਸਵੇਰ ਤੋਂ 7 ਵਜੇ ਸ਼ਾਮ ਈਟੀ ਤੱਕ ਉਪਲੱਬਧ ਹੈ। 877-508-8364 ਤੇ ਕਾਲ ਕਰੋ, ਫੇਰ “ਅਮੇਰੀਕਨ ਬਚਾਅ ਯੋਜਨਾ” ਦੀ ਚੋਣ ਕਰੋ। ਮਦਦ ਕਈ ਭਾਸ਼ਾਵਾਂ ਵਿੱਚ ਉਪਲੱਬਧ ਹੈ। ਜੇ ਤੁਹਾਨੂੰ ਕਿਸੇ ਅਜਿਹੇ ਆਪਰੇਟਰ ਦੀ ਜ਼ਰੂਰਤ ਹੈ ਜੋ ਅੰਗਰੇਜ਼ੀ ਜਾਂ ਸਪੈਨਿਸ਼ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦਾ ਹੋਵੇ, ਤਾਂ ਕਿਰਪਾ ਕਰਕੇ ਅੰਗਰੇਜ਼ੀ ਦੀ ਚੋਣ ਕਰੋ ਅਤੇ ਆਪਰੇਟਰ ਨੂੰ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਦੀ ਜ਼ਰੂਰਤ ਹੈ।

Eligible Producers

ਸਵਾਲ 1: USDA ਕਿਸੇ ਸਮਾਜਿਕ ਤੌਰ ਤੇ ਵਾਂਝੇ ਉਤਪਾਦਕ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ?

- [ਅਮੇਰੀਕਨ ਬਚਾਅ ਯੋਜਨਾ](#) ਐਕਟ ਸਮਾਜਿਕ ਤੌਰ ਤੇ ਵਾਂਝੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਪਰਿਭਾਸ਼ਾ ਵਜੋਂ 1990 ਦੇ ਖੁਰਾਕ, ਖੇਤੀਬਾੜੀ, ਸੰਭਾਲ, ਅਤੇ ਵਪਾਰ ਐਕਟ ਦੀ ਧਾਰਾ 2501 ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਉਹ ਸ਼ਾਮਲ ਹੁੰਦੇ ਹਨ ਜੋ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਜਾਂ ਵਧੇਰੇ ਹਨ: ਕਾਲਾ, ਅਮਰੀਕੀ ਭਾਰਤੀ/ਅਲਾਸਕਾ ਦਾ ਮੂਲ ਵਸਨੀਕ, ਹਿਸਪੈਨਿਕ, ਏਸ਼ੀਅਨ, ਅਤੇ ਹਵਾਈ/ਪ੍ਰਸ਼ਾਂਤ ਦਵੀਪ। ਧਾਰਾ 2501 ਵਿੱਚ ਲਿੰਗ ਸ਼ਾਮਲ ਨਹੀਂ ਹੈ। ਹਾਲਾਂਕਿ ਕੁਝ ਔਰਤਾਂ ਆਪਣੀ ਜਾਤੀ ਜਾਂ ਨਸਲ ਦੇ ਕਾਰਨ ਯੋਗ ਹੋ ਸਕਦੀਆਂ ਹਨ, ਪਰ ਕਾਂਗਰਸ ਦੁਆਰਾ ਬਣਾਏ ਗਏ ਕਾਨੂੰਨ ਦੇ ਅਧਾਰ ਤੇ, ਲਿੰਗ ਇਸ ਵਿੱਚ ਅਤੇ ਆਪਣੇ ਆਪ ਵਿੱਚ ਯੋਗਤਾ ਦਾ ਮਾਪਦੰਡ ਨਹੀਂ ਹੈ।

ਸਵਾਲ 2: ਕੀ ਸਹੀ-ਕਰਜ਼ਦਾਰ ਅਤੇ ਇਕਾਈ ਦੇ ਮੈਂਬਰ ਯੋਗ ਹਨ?

- ਹਾਂ, ਜੇ ਕਈ ਵਿਅਕਤੀ ਯੋਗ ਕਰਜ਼ਿਆਂ 'ਤੇ ਕਰਜ਼ੇ ਲਈ ਜ਼ਿੰਮੇਵਾਰ ਹਨ, ਅਤੇ ਉਹਨਾਂ ਵਿਅਕਤੀਆਂ ਵਿੱਚੋਂ ਘੱਟੋ ਘੱਟ ਇੱਕ (ਨਿੱਜੀ ਜ਼ਿੰਮੇਵਾਰੀ ਦੇ ਨਾਲ ਮੁਢਲਾ ਕਰਜ਼ਦਾਰ, ਸਹੀ-ਕਰਜ਼ਦਾਰ, ਜਾਂ ਇਕਾਈ ਦਾ ਮੈਂਬਰ) ਧਾਰਾ 2501 ਵਿੱਚ ਦਿੱਤੀ ਪਰਿਭਾਸ਼ਾ ਦੇ ਅਧਾਰ ਤੇ ਯੋਗ ਹੈ।

ਸਵਾਲ 3: ਮੇਰੇ ਕੋਲ ਬੀਤੇ ਸਮੇਂ ਵਿੱਚ ਸਿੱਧੇ ਜਾਂ ਗਾਰੰਟੀਸ਼ੁਦਾ ਫਾਰਮ ਲੇਨ ਸੀ ਪਰ ਮੈਂ ਖੇਤ (ਫਾਰਮ) ਗੁਆ ਦਿੱਤਾ ਅਤੇ ਮੌਜੂਦਾ ਸਮੇਂ ਤੇ ਮੇਰੇ ਤੇ ਕਰਜ਼ਾ ਨਹੀਂ ਹੈ। ਕੀ ਮੈਂ ਰਾਹਤ ਲਈ ਯੋਗ ਹਾਂ?

- ਜੇ ਤੁਹਾਡੇ ਤੇ ਮੌਜੂਦਾ ਸਮੇਂ ਤੇ ਖੇਤੀ ਕਰਜ਼ਾ ਨਹੀਂ ਹੈ, ਤਾਂ ਤੁਸੀਂ ਧਾਰਾ 1005 ਦੇ ਤਹਿਤ ਕਰਜ਼ਾ ਰਾਹਤ ਲਈ ਯੋਗ ਨਹੀਂ ਹੋ, ਹਾਲਾਂਕਿ ਤੁਸੀਂ ਅਮੇਰੀਕਨ ਬਚਾਅ ਯੋਜਨਾ ਦੀ ਧਾਰਾ 1006 ਵਿੱਚ ਪ੍ਰਦਾਨ ਕੀਤੀ ਸਹਾਇਤਾ ਤੋਂ ਲਾਭ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। USDA ਸਾਬਕਾ ਕਰਜ਼ਦਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਪ੍ਰਕਿਰਿਆ ਸਥਾਪਤ ਕਰਨ ਲਈ ਸਕ੍ਰੀਯਤਾ ਨਾਲ ਕੰਮ

ਕਰ ਰਹੀ ਹੈ ਜੋ ਜਾਤੀ ਅਤੇ ਨਸਲ ਦੇ ਅਧਾਰ ਤੇ ਸਮਾਜਿਕ ਤੌਰ ਤੇ ਵਾਂਝੇ ਹਨ। ਜਿਵੇਂ ਹੀ ਪ੍ਰਕਿਰਿਆ ਸਥਾਪਤ ਕੀਤੀ ਜਾਂਦੀ ਹੈ, ਉਦੋਂ ਹੀ ਉਸਦੇ ਵੇਰਵਿਆਂ ਨੂੰ ਸਾਂਝਾ ਕੀਤਾ ਜਾਵੇਗਾ।

ਯੋਗ ਕਰਜ਼ਾ

ਸਵਾਲ 4: ਅਮੇਰੀਕਨ ਬਚਾਅ ਯੋਜਨਾ ਹੇਠ ਕਿਹੜੇ ਕਰਜ਼ੇ ਯੋਗ ਹਨ?

A. ਯੋਗ ਕਰਜ਼ਿਆਂ ਵਿੱਚ ਸ਼ਾਮਲ ਹਨ:

- FSA ਦੁਆਰਾ ਖੇਤ ਭੰਡਾਰਨ ਸਹੂਲਤਕਰਜ਼ਾ, ਸਿੱਧੀ ਖੇਤ ਮਲਕੀਅਤੀਕਰਜ਼ਾ, ਖੇਤ ਸੰਚਾਲਨਕਰਜ਼ਾ (ਇਸ ਵਿੱਚ ਮਾਈਕਰੋ ਕਰਜ਼ੇ ਅਤੇ ਨੌਜਵਾਨ ਕਰਜ਼ਾ ਸ਼ਾਮਲ ਹੈ), ਐਮਰਜੈਂਸੀ ਕਰਜ਼ਾ, ਸੰਰਖਣ ਕਰਜ਼ਾ, ਅਤੇ ਮਿੱਟੀ ਅਤੇ ਪਾਣੀ ਦਾਕਰਜ਼ਾ ਸਮੇਤ ਸਿੱਧੇ ਕਰਜ਼ੇ; ਅਤੇ
- FSA ਦੁਆਰਾ ਗਾਰੰਟੀਸ਼ੁਦਾ ਕਰਜ਼ਾ ਅਤੇ ਜੋ ਪ੍ਰਵਾਨ ਕੀਤੇ ਕਰਜ਼ਦਾਤਾ ਦੁਆਰਾ ਦਿੱਤਾ ਜਾਵੇ, ਜਿਸ ਵਿੱਚ ਖੇਤ ਮਲਕੀਅਤੀ ਕਰਜ਼ਾ, ਖੇਤ ਸੰਚਾਲਨਕਰਜ਼ਾ ਅਤੇ ਸੰਰਖਣ ਕਰਜ਼ਾ ਸ਼ਾਮਲ ਹਨ।

ਦੇਵੇਂ ਭੁਗਤਾਨ ਸਮੇਂ ਤੋਂ ਪਿਛੜੇ ਅਤੇ ਮੌਜੂਦਾ ਕਰਜ਼ੇ ਯੋਗ ਹਨ। ਇਸ ਕਿਸਮ ਦੇ ਕਰਜ਼ਿਆਂ ਨਾਲ ਜੁੜੇ ਕਰਜ਼ੇ ਜੋ ਆਫ਼ਸੈਂਟ ਕਰਨ ਜਾਂ ਇਕੱਤਰਤਾ ਲਈ ਸੰਦਰਭਿਤ ਕੀਤਾ ਹੋਇਆ ਹੋਵੇ, ਵੀ ਯੋਗ ਹਨ।

ਸਵਾਲ 5: ਕੀ ਸਾਰੇ USDA ਸਿੱਧੇ ਅਤੇ ਗਾਰੰਟੀਸ਼ੁਦਾ ਲੋਨ ਅਤੇਕਰਜ਼ੇ ਯੋਗ ਹਨ?

A. ਨਹੀਂ ਦਿਹਾਤੀ ਵਿਕਾਸ ਕਰਜ਼ਾ, FSA ਮਾਰਕੀਟਿੰਗ ਅਸਿਸਟੈਂਸ ਕਰਜ਼ਾ ਅਤੇ ਹੋਰ USDA ਪ੍ਰੋਗਰਾਮਾਂ ਨਾਲ ਜੁੜੇਕਰਜ਼ੇ ਜਾਂ ਗੈਰ-USDA ਫੈਡਰਲ ਕਰਜ਼ੇ ਯੋਗ ਨਹੀਂ ਹਨ।

ਸਵਾਲ 6: ਕੀ ਫਾਰਮ ਕ੍ਰੈਡਿਟ ਇੰਸਟੀਟਯੂਸ਼ਨ ਜਾਂ ਸਥਾਨਕ ਬੈਂਕ ਤੋਂ ਮੇਰਾ ਖੇਤ ਸਬੰਧਤ ਕਰਜ਼ਾ ਯੋਗ ਹੈ?

A. ਨਹੀਂ। ਵਪਾਰਕ ਕਰਜ਼ਦਾਤਾਵਾਂ, ਜਿਵੇਂ ਕਿ ਬੈਂਕਾਂ, ਕ੍ਰੈਡਿਟ ਯੂਨਿਆਨਾਂ ਜਾਂ ਫਾਰਮ ਕ੍ਰੈਡਿਟ ਇੰਸਟੀਟਯੂਸ਼ਨਾਂ ਤੋਂ ਕਰਜ਼ਾ ਜਿਸ ਵਿੱਚ ਕੋਈ FSA ਗਾਰੰਟੀ ਸ਼ਾਮਲ ਨਹੀਂ ਹੁੰਦੀ, ਯੋਗ ਨਹੀਂ ਹਨ।

ਸਵਾਲ 7: ਕੀ ਜਨਵਰੀ 1, 2021 ਤੋਂ ਬਾਅਦ ਪ੍ਰਾਪਤ ਕੀਤਾ ਗਿਆ ਮੇਰਾ FSA ਡਾਇਰੈਕਟ, ਗਾਰੰਟੀਸ਼ੁਦਾ, ਜਾਂ ਫਾਰਮ ਭੰਡਾਰਨ ਸਹੂਲਤ ਕਰਜ਼ੇ ਯੋਗ ਹਨ?

A. ਨਹੀਂ, ਸਿਰਫ ਜਨਵਰੀ 1, 2021 ਤੱਕ ਦਿੱਤੇ ਗਏ ਜਾਂ ਅਡਵਾਂਸ ਕੀਤੇ ਗਏ ਕਰਜ਼ੇ ਯੋਗ ਹਨ।

ਕਰਜ਼ਾ ਭੁਗਤਾਨ

ਸਵਾਲ 8: ਕੀ ਮੈਨੂੰ ਕਰਜ਼ਾ ਭੁਗਤਾਨ ਪ੍ਰਾਪਤ ਕਰਨ ਲਈ ਅਪਲਾਈ ਕਰਨਾ ਹੋਵੇਗਾ ਜਾਂ ਕੋਈ ਕਾਰਵਾਈ ਕਰਨੀ ਹੋਵੇਗੀ?

A. ਤੁਹਾਡੇ ਵੱਲੋਂ ਇਸ ਸਮੇਂ ਕਿਸੇ ਕਾਰਵਾਈ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ FSA ਤੇ ਫਾਈਲ ਤੇ ਆਪਣੇ ਜਨਸਾਂਖਕੀ ਐਂਹਦੇ ਬਾਰੇ ਅਨਿਸ਼ਚਿਤ ਹੋ, ਤਾਂ ਤੁਸੀਂ ਰਿਕਾਰਡ ਤੇ ਆਪਣੇ ਵਰਗੀਕਰਨ ਦੀ ਤਸਦੀਕ ਕਰਨ ਲਈ [ਆਪਣੇ ਸਥਾਨਕ ਸੇਵਾ ਕੇਂਦਰ](#) ਨੂੰ ਕਾਲ ਕਰ ਸਕਦੇ ਹੋ। ਜੇਕਰ ਕੋਈ ਅਪਡੇਟ ਜਾਂ ਸੁਧਾਰ ਕਰਨ ਦੀ ਜ਼ਰੂਰਤ ਹੈ, ਤਾਂ ਤੁਸੀਂ ਜਾਂ ਤਾਂ [AD-2047](#) ਫਾਰਮ ਭਰ ਸਕਦੇ ਹੋ ਜਾਂ ਜਾਤੀ ਅਤੇ ਨਸਲ ਸਮੇਤ, ਆਪਣੇ ਰਿਕਾਰਡ ਨੂੰ ਅਪਡੇਟ ਕਰਨ ਲਈ ਆਪਣੇ ਸਥਾਨਕ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।

ਸਵਾਲ 9: ਕਰਜ਼ਾ ਭੁਗਤਾਨ ਦੀ ਰਕਮ ਕਿੰਨੀ ਹੋਵੇਗੀ ਜੇ ਮੈਂ ਪ੍ਰਾਪਤ ਕਰਾਂਗਾ(ਗੀ)?



A. ਕਾਂਗਰੇਸ ਨੇ ਯੋਗ ਕਰਜ਼ਿਆਂ ਦੀ ਕਰਜ਼ਦਾਰੀ ਦੀ 120% ਤੱਕ ਅਧਿਕਾਰਤ ਕੀਤੀ ਹੈ। ਇਹ ਰਕਮ ਇਸ ਤੇ ਆਧਾਰਿਤ ਹੈ ਕਿ 1 ਜਨਵਰੀ, 2021 ਨੂੰ ਕੀ ਬਕਾਇਆ ਹੈ। 1 ਜਨਵਰੀ, 2021 ਤੋਂ ਬਾਅਦ ਕਰਜ਼ਾ ਲੈਣ ਵਾਲਿਆਂ ਤੋਂ ਕਰਜ਼ੇ ਦੇ ਭੁਗਤਾਨ ਦੀ ਪ੍ਰਾਪਤੀ FSA ਤੋਂ ਅਮਰੀਕੀ ਬਚਾਅ ਯੋਜਨਾ ਦੇ ਕਰਜ਼ੇ ਦੇ ਭੁਗਤਾਨ ਦੀ ਰਕਮ ਨੂੰ ਘੱਟ ਨਹੀਂ ਕਰੇਗੀ। ਪ੍ਰਕਿਰਿਆ ਦੇ ਵੇਰਵੇ ਅਤੇ ਤੁਹਾਡੇ ਕਰਜ਼ੇ ਦਾ ਭੁਗਤਾਨ ਦੀ ਸਮੀਖਿਆ ਅੰਤਿਮ ਪ੍ਰਕਿਰਿਆ ਤੋਂ ਪਹਿਲਾਂ ਤੁਹਾਡੇ ਨਾਲ ਕੀਤੀ ਜਾਵੇਗੀ।
ਸਵਾਲ 10: ਕੀ ਹੋਵੇਗਾ ਜੇਕਰ ਬਹੁ ਕਰਜ਼ੇ ਹੋਣ ਤਾਂ?

A. ਯੋਗ ਕਰਜ਼ਦਾਰਾਂ ਲਈ, 120% ਤੱਕ ਦੀ ਰਕਮ ਸਾਰੇ ਯੋਗ ਕਰਜ਼ਿਆਂ ਦੀ ਸਾਰੀ ਕਰਜ਼ਦਾਰੀ ਨਾਲ ਬੰਨੀ ਹੁੰਦੀ ਹੈ।

ਸਵਾਲ 11: ਕਰਜ਼ ਦੀ ਰਕਮ ਕਦੋਂ ਦਿੱਤੀ ਜਾਵੇਗੀ?

A. FSA ਇਸ ਸਮੇਂ ਹਰ ਤਰ੍ਹਾਂ ਦੇ ਕਰਜ਼ਿਆਂ ਲਈ ਬਕਾਇਆ ਦੀ ਗਣਨਾ ਅਤੇ ਵਿਸ਼ਲੇਸ਼ਣ ਕਰ ਰਿਹਾ ਹੈ ਅਤੇ ਭੁਗਤਾਨ ਕਰਨ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਨੂੰ ਨਿਰਧਾਰਿਤ ਕਰ ਰਿਹਾ ਹੈ। ਇੱਕ ਵਾਰ ਭੁਗਤਾਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ, ਸਾਰੇ ਸਿੱਧੇ ਅਤੇ ਗਾਰੰਟੀਸ਼ੁਦਾ ਕਰਜ਼ਾ ਪ੍ਰਾਪਤਕਰਤਾਵਾਂ ਨੂੰ ਭੁਗਤਾਨ ਪ੍ਰਕਿਰਿਆ ਬਾਰੇ ਦੱਸਦੇ ਹੋਏ FSA ਤੋਂ ਇੱਕ ਲਿਖਤੀ ਸੂਚਨਾ ਪ੍ਰਾਪਤ ਹੋਵੇਗੀ। ਤੁਹਾਨੂੰ ਸਾਡੀ ਵੈਬਸਾਈਟ ਨੂੰ ਨਿਯਮਿਤ ਤੌਰ 'ਤੇ

ਹੋਰ [ਸਵਾਲers.gov/AmericanRescuePlan](https://www.fsa.usda.gov/AmericanRescuePlan) ਤੇ ਦੇਖਦੇ ਰਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਸਵਾਲ 12: ਕੀ USDA ਦੁਆਰਾ ਭਾਗ ਲੈਣ ਦੀ ਫੀਸ ਲਈ ਜਾਂਦੀ ਹੈ ਅਤੇ ਕੀ ਮੈਨੂੰ ਇਸ ਕਰਜ਼ੇ ਦੀ ਸਹਾਇਤਾ ਤੱਕ ਪਹੁੰਚ ਬਣਾਉਣ ਲਈ ਮਦਦ ਲਈ ਤੀਜੀ ਧਿਰ ਦੀ ਜ਼ਰੂਰਤ ਹੈ?

A. ਭਾਗ ਲੈਣ ਲਈ ਕੋਈ ਫੀਸ ਨਹੀਂ ਹੈ। FSA ਕਰਮਚਾਰੀ ਕਰਜ਼ਾ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਮੁਫਤ ਵਿੱਚ ਜਵਾਬ ਦੇ ਕੇ ਮਦਦ ਕਰਨਗੇ ਅਤੇ ਉਤਪਾਦਕਾਂ ਦੀ ਕਿਸੇ ਵੀ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਤੁਹਾਨੂੰ ਇਸ ਸਹਾਇਤਾ ਤੱਕ ਪਹੁੰਚ ਬਣਾਉਣ ਲਈ ਕਿਸੇ ਤੀਜੀ ਧਿਰ ਦੀ ਜ਼ਰੂਰਤ ਨਹੀਂ ਹੈ ਅਤੇ USDA ਨਾਲ ਸਿੱਧਾ ਕੰਮ ਕਰ ਸਕਦੇ ਹੋ। USDA ਭਾਈਚਾਰਾ ਅਧਾਰਤ ਸੰਸਥਾਵਾਂ ਅਤੇ ਯੂਨੀਵਰਸਟੀਆਂ ਨਾਲ ਪਹੁੰਚ, ਤਕਨੀਕੀ ਸਹਾਇਤਾ ਅਤੇ ARP ਦੀ ਧਾਰਾ 1006 ਵਿੱਚ ਪ੍ਰਦਾਨ ਕੀਤੇ ਸਰੋਤਾਂ ਦੀ ਵਰਤੋਂ ਕਰਦਿਆਂ ਕਰਜ਼ਾ ਲੈਣ ਵਾਲਿਆਂ ਨੂੰ ਵਿੱਤੀ, ਕਾਨੂੰਨੀ, ਅਤੇ ਟੈਕਸ ਯੋਜਨਾਬੰਦੀ ਸੇਵਾਵਾਂ ਪ੍ਰਦਾਨ ਕਰਨ 'ਤੇ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੀ ਹੈ। USDA ਇਹਨਾਂ ਅਧਿਕਾਰਤ ਭਾਈਵਾਲਾਂ ਨੂੰ ਮੁਆਵਜ਼ਾ ਦੇਵੇਗੀ, ਪਰ ਕਰਜ਼ਾ ਲੈਣ ਵਾਲਿਆਂ ਨੂੰ ਕੋਈ ਫੀਸ ਨਹੀਂ ਦੇਣੀ ਚਾਹੀਦੀ ਹੈ। ਜੇਕਰ ਤੁਹਾਡੇ ਨਾਲ ਕਿਸੇ ਦੁਆਰਾ ਭੁਗਤਾਨ ਦੀ ਮੰਗ ਕਰਦਿਆਂ

ਸਵਾਲ 13: ਮੈਂ ਅਜਿਹੇ ਕਰਜ਼ਿਆਂ ਦੇ ਨਾਲ ਸਮਾਜਿਕ ਤੌਰ ਤੇ ਵਾਂਝੇ ਉਤਪਾਦਕ ਹਾਂ ਜੋ ਯੋਗ ਹਨ ਪਰ ਮੈਂ ਆਪਣੀ ਜ਼ਾਤੀ ਜਾਂ ਨਸਲ ਨੂੰ ਆਪਣੇ ਸਥਾਨਕ ਦਫਤਰ ਵਿੱਚ ਨਾਮਿਤ ਨਹੀਂ ਕੀਤਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ?

- A. ਤੁਹਾਡੇ ਕੋਲ ਕੋਈ ਵਿਕਲਪ ਹਨ ਜਿਨ੍ਹਾਂ ਸਾਰਿਆਂ ਵਿੱਚ ਇਸ ਸਮੇਂ USDA ਫਾਰਮ AD-2047 ਸ਼ਾਮਲ ਹੈ:
- ਆਪਣੇ [ਸਥਾਨਕ USDA ਸੇਵਾ ਕੇਂਦਰ](#) ਨੂੰ ਕਾਲ ਕਰੋ ਅਤੇ ਉਨ੍ਹਾਂ ਨੂੰ ਸੂਚਿਤ ਕਰੋ ਕਿ ਤੁਸੀਂ ਫੋਨ ਰਾਹੀਂ ਫਾਰਮ ਭਰਨਾ ਚਾਹੁੰਦੇ ਹੋ।
 - [AD-2047](#) ਫਾਰਮ ਨੂੰ ਡਾਊਨਲੋਡ ਅਤੇ ਪ੍ਰਿੰਟ ਕਰੋ, ਇਸ ਤੇ ਦਸਤਖਤ ਕਰੋ ਅਤੇ ਇਸ ਨੂੰ ਆਪਣੇ ਸਥਾਨਕ USDA ਸੇਵਾ ਕੇਂਦਰ ਨੂੰ ਮੇਲ ਜਾਂ ਡਿਲੀਵਰ ਕਰੋ।

ਸਵਾਲ 14: ਕੀ ਉਨ੍ਹਾਂ ਕਰਜ਼ ਲੈਣ ਵਾਲਿਆਂ ਲਈ ਇਸ ਸਮਾਨ ਕੋਈ ਪ੍ਰੋਗਰਾਮ ਹਨ ਜੋ ਜਾਤੀ ਅਤੇ ਨਸਲ ਦੇ ਆਧਾਰ ਤੇ ਸਮਾਜਿਕ ਤੌਰ ਤੇ ਵਾਂਝੇ ਨਹੀਂ ਹਨ?

A. ਇਹ ਅਮਰੀਕੀ ਬਚਾਅ ਯੋਜਨਾ ਪ੍ਰੋਗਰਾਮ ਸਮਾਜਿਕ ਤੌਰ ਤੇ ਵਾਂਝੇ ਕਰਜ਼ਾ ਲੈਣ ਵਾਲਿਆਂ ਲਈ ਹੈ, ਜਿਵੇਂ ਕਿ ਸਵਾਲ 1 ਵਿੱਚ ਦੱਸਿਆ ਗਿਆ ਹੈ। FSA ਉਪਲੱਬਧਕੋਈ ਹੋਰ ਸਹਾਇਤਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਮਹਾਂਮਾਰੀ, ਡਿਜ਼ਾਸਟਰ

ਸੈਂਟ-ਅਸਾਈਡ ਅਤੇ ਪ੍ਰਾਇਮਰੀ ਲੋਨ ਸਰਵਿਸਿੰਗ ਦੀ ਪ੍ਰਤੀਕਿਰਿਆ ਵਿੱਚ ਪ੍ਰਦਾਨ ਕੀਤੀ ਗਈ ਮਦਦ ਸ਼ਾਮਲ ਹੈ। ਜੇ ਤੁਸੀਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹੋ, ਤਾਂ ਅਸੀਂ ਤੁਹਾਨੂੰ ਤੁਹਾਡੇ [ਸਥਾਨਕ USDA ਸੇਵਾ ਕੇਂਦਰ](#) ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਸਵਾਲ 15: ਮੇਰੇ ਕਰਜ਼ਾ ਭੁਗਤਾਨ ਹਨ ਜਿਨ੍ਹਾਂ ਦਾ ਦੇਅ (ਡਯੂ) ਸਮਾਂ ਆਉਣ ਵਾਲਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

A. FSA ਸਿੱਧੇ ਕਰਜ਼ੇ ਲਈ ਕਰਜ਼ਾ ਲੈਣ ਵਾਲੇ ਨੂੰ ਆਪਣੇ ਸਾਰੇ ਨਿਯਤ ਭੁਗਤਾਨ ਨਿਯਮਿਤ ਤੌਰ ਤੇ ਕਰਨੇ ਚਾਹੀਦੇ ਹਨ ਜਾਂ ਭੁਗਤਾਨਾਂ ਲਈ COVID-ਸਬੰਧਤ ਡਿਜ਼ਾਸਟਰ ਸੈਂਟ-ਅਸਾਈਡ ਲਈ ਅਪਲਾਈ ਕਰਨਾ ਚਾਹੀਦਾ ਹੈ।

ਖੇਤ ਭੰਡਾਰਨ ਸਹੂਲਤ ਕਰਜ਼ਿਆਂ ਲਈ, ਕਰਜ਼ਾ ਲੈਣ ਵਾਲੇ ਨੂੰ ਨਿਯਤ ਭੁਗਤਾਨ ਨਿਯਮਿਤ ਤੌਰ ਤੇ ਕਰਨੇ ਚਾਹੀਦੇ ਹਨ।

FSA ਗਾਰੰਟੀਸ਼ੁਦਾ ਕਰਜ਼ਿਆਂ ਲਈ, ਕਰਜ਼ਾ ਲੈਣ ਵਾਲੇ ਨੂੰ ਆਪਣੇ ਕਰਜ਼ਾਦਾਤਾ ਨਾਲ ਕੀਤੇ ਵਾਅਦੇ ਅਨੁਸਾਰ ਨਿਯਤ ਭੁਗਤਾਨ ਨਿਯਮਿਤ ਤੌਰ ਤੇ ਕਰਨੇ ਚਾਹੀਦੇ ਹਨ।

ਤੁਹਾਡੇ ਕਰਜ਼ਾ ਰਾਹਤ ਭੁਗਤਾਨ ਦੀ ਗਣਨਾ ਉਸ ਰਕਮ ਦੇ ਅਧਾਰ ਤੇ ਕੀਤੀ ਜਾਵੇਗੀ ਜੋ ਤੁਹਾਡੇ ਤੇ ਜਨਵਰੀ, 2021 ਤੱਕ ਕਰਜ਼ਾ ਸੀ। USDA ਕਰਜ਼ਾਦਾਤਾਵਾਂ ਨੂੰ ਲਚਕਦਾਰ ਬਣਨ ਲਈ ਉਤਸ਼ਾਹਿਤ ਕਰ ਰਿਹਾ ਹੈ, ਅਤੇ 26 ਜਨਵਰੀ, 2021 ਤੱਕ, ਕਰਜ਼ਾਦਾਤਾਵਾਂ ਨੂੰ ਉਪਲਬਧ ਸਹੂਲਤਾਂ ਨੂੰ ਸਮਝਣ ਵਿੱਚ ਮਦਦ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸਵਾਲ 16: ਮੈਂ ਕਰਜ਼ ਦੇ ਭੁਗਤਾਨ ਕਰਨੇ ਹਨ ਜਿਨ੍ਹਾਂ ਦੇ ਭੁਗਤਾਨ ਦਾ ਨਿਯਤ ਸਮੇਂ ਆ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

- FSA ਸਿੱਧੇ ਕਰਜ਼ਿਆਂ ਲਈ, USDA ਉਸ ਕਿਸੇ ਵੀ ਯੋਗ ਕਰਜ਼ਦਾਰ ਤੇ ਕੋਈ ਪ੍ਰਤੀਕੂਲ ਕਾਰਵਾਈਆਂ ਨਹੀਂ ਕਰ ਰਿਹਾ ਹੈ ਜੋ ਭੁਗਤਾਨ ਨਹੀਂ ਕਰਦਾ ਹੈ।
- ਫਾਰਮ ਤੇ ਭੰਡਾਰਨ ਦੀ ਸਹੂਲਤ ਦੇ ਕਰਜ਼ਿਆਂ ਲਈ, USDA ਉਸ ਕਿਸੇ ਵੀ ਯੋਗ ਕਰਜ਼ਦਾਰ ਤੇ ਕੋਈ ਪ੍ਰਤੀਕੂਲ ਕਾਰਵਾਈਆਂ ਨਹੀਂ ਕਰ ਰਿਹਾ ਹੈ, ਜੋ ਭੁਗਤਾਨ ਨਹੀਂ ਕਰਦਾ ਹੈ।
- FSA ਗਾਰੰਟੀਸ਼ੁਦਾ ਕਰਜ਼ਿਆਂ ਲਈ, ਕਰਜ਼ਦਾਰਾਂ ਨੂੰ ਆਪਣੇ ਕਰਜ਼ਦਾਤਾ ਨਾਲ ਸਹਿਮਤ ਹੋਈਆਂ ਅਨੁਸਾਰ ਸਾਰੇ ਨਿਯਮਤ ਨਿਯਤ ਭੁਗਤਾਨ ਕਰਨੇ ਚਾਹੀਦੇ ਹਨ।
- ਤੁਹਾਡੇ ਕਰਜ਼ ਰਾਹਤ ਭੁਗਤਾਨ ਦੀ ਗਣਨਾ 1 ਜਨਵਰੀ, 2021 ਤੇ ਤੁਹਾਡੀ ਬਕਾਇਆ ਰਕਮ ਦੇ ਅਧਾਰ ਤੇ ਕੀਤੀ ਜਾਵੇਗੀ ਕਰਜ਼ਦਾਰਾਂ ਨੂੰ 1 ਜਨਵਰੀ, 2021 ਤੋਂ ਬਾਅਦ ਕੀਤੇ ਗਏ ਕਿਸੇ ਵੀ ਭੁਗਤਾਨਾਂ ਲਈ ਪ੍ਰਤੀਪੂਰਤੀ ਕੀਤੀ ਜਾਵੇਗੀ। USDA ਕਰਜ਼ਦਾਤਾਵਾਂ ਨੂੰ ਲਚੀਲਾ ਹੋਣ ਲਈ ਉਤਸ਼ਾਹਿਤ ਕਰ ਰਿਹਾ ਹੈ ਅਤੇ ਕਰਜ਼ਦਾਤਾਵਾਂ ਨੂੰ ਉਪਲੱਬਧ ਲਚਕਤਾਵਾਂ ਨੂੰ ਸਮਝਣ ਵਿੱਚ ਮਦਦ ਦੇਣ ਲਈ 26 ਜਨਵਰੀ, 2021 ਤੱਕ ਮਾਰਗਦਰਸ਼ਨ ਜਾਰੀ ਕੀਤਾ ਹੈ।

ਸਵਾਲ 17: ਮੇਰਾ ਕਰਜ਼ਾ ਭੁਗਤਾਨ ਸਮਾਂ ਤੋਂ ਲੰਘ ਗਿਆ (ਡੀਲਿੰਕੁਏਂਟ) ਹੈ, ਅਤੇ ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਉਸ ਨੂੰ ਪਹਿਲਾਂ ਬੰਦ ਕਰਨ ਜਾਂ ਲਿਕੁਈਡੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਹਿਲਾਂ ਤੋਂ ਬੰਦ ਹੋਣ ਤੋਂ ਰੋਕਣ ਲਈ ਮੈਂ ਕੀ ਕਰਾਂ?

A. FSA ਨੇ ਮਹਾਂਮਾਰੀ ਦੇ ਦੌਰਾਨ ਸਿੱਧੇ ਕਰਜ਼ਿਆਂ ਲਈ ਸਾਰੇ ਸਮੇਂ ਤੋਂ ਪਹਿਲਾਂ ਬੰਦ ਕਰਨਾ, ਕਰਜ਼ੇ ਦੀ ਉਗਰਾਹੀ ਅਤੇ ਹੋਰ ਪ੍ਰਤੀਕੂਲ ਕਾਰਵਾਈਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਗਾਰੰਟੀਸ਼ੁਦਾ ਕਰਜ਼ਿਆਂ ਵਾਲੇ ਕਰਜ਼ਾਦਾਤਾਵਾਂ ਨੂੰ ਇਸਦਾ ਪਾਲਣ ਕਰਨ ਲਈ ਉਤਸ਼ਾਹਿਤ ਕੀਤਾ ਹੈ। FSA ਕਰਜ਼ਾਦਾਤਾਵਾਂ ਤੋਂ ਅਜਿਹੇ ਸਾਰੇ ਕਰਜ਼ਿਆਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਵਿੱਚ ਹੈ। ਜੇ ਤੁਸੀਂ ਗਾਰੰਟੀਸ਼ੁਦਾ ਕਰਜ਼ਾ ਲਿਆ ਹੈ ਅਤੇ ਕਰਜ਼ਾਦਾਤਾ ਨੇ ਪਹਿਲਾਂ ਬੰਦ ਕਰਨ ਜਾਂ ਲਿਕੁਈਡੇਸ਼ਨ ਨੂੰ ਜਾਰੀ ਰੱਖਣ ਦੀਆਂ ਯੋਜਨਾਵਾਂ ਦਾ ਸੰਕੇਤ ਦਿੱਤਾ ਹੈ, ਤਾਂ ਆਪਣੇ [ਸਥਾਨਕ USDA ਸੇਵਾ ਕੇਂਦਰ](#) ਨਾਲ ਸੰਪਰਕ ਕਰੋ ਤਾਂ ਜੋ ਕਿ FSA ਨੂੰ ਪਤਾ ਚੱਲ ਸਕੇ ਅਤੇ ਉਹ ਦਖਲ ਦੇ ਸਕੇ।



ਸਵਾਲ 18: ਕੀ USDA ਨੂੰ ਇਹ ਲੋੜੀਂਦਾ ਹੋਵੇਗਾ ਕਿ ਮੈਂ ਆਪਣੀ ਯੂ.ਐਸ. ਦੀ ਨਾਗਰਿਕਤਾ ਨੂੰ ਸਾਬਤ ਕਰਾਂ?

- A. ਯੂ.ਐਸ. ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਦੇ ਸਬੰਧ ਵਿੱਚ ਕਿਸੇ ਵਾਧੂ ਜਾਣਕਾਰੀ ਦੀ ਜ਼ਰੂਰਤ ਨਹੀਂ ਹੋਵੇਗੀ। FSA ਕਰਜ਼ੇ ਯੂ.ਐਸ. ਦੇ ਨਾਗਰਿਕਾਂ ਅਤੇ ਕੁਝ ਕਾਨੂੰਨੀ ਵਸਨੀਕਾਂ ਨੂੰ ਸੰਘੀ ਕਾਨੂੰਨ ਅਨੁਸਾਰ ਉਪਲਬਧ ਹਨ। ਇਹ ਜਾਣਕਾਰੀ ਉਦੋਂ ਤਸਦੀਕ ਕੀਤੀ ਗਈ ਸੀ ਜਦੋਂ ਕਰਜ਼ਾ ਅਸਲ ਵਿੱਚ ਦਿੱਤਾ ਗਿਆ ਸੀ ਅਤੇ ਇਸ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ।

ਸਭ ਤੋਂ ਅਪ-ਟੂ-ਡੇਟ ਅਕਸਰ ਪੁੱਛੇ ਜਾਣ ਵਾਲੇ ਸਵਾਲ farmers.gov/AmericasnRescuePlan ਤੇ ਪਾਏ ਜਾ ਸਕਦੇ ਹਨ।